

ਤੁਰੰਤ ਰਿਲੀਜ਼ ਲਈ

## ਬ੍ਰੈਮਪਟਨ ਵੱਧ ਸਥਿਰ ਨੇਬਰਹੁੱਡ ਬਣਾ ਰਿਹਾ ਹੈ

ਬ੍ਰੈਮਪਟਨ, ਓਨਟਾਰੀਓ (17 ਫਰਵਰੀ, 2021) – ਅੱਜ, ਬ੍ਰੈਮਪਟਨ ਸਿਟੀ ਕਾਉਂਸਿਲ (Brampton City Council) ਨੇ, ਬ੍ਰੈਮਲੀ (Bramalea) ਦੇ K, E ਅਤੇ F ਸੈਕਸ਼ਨਾਂ ਲਈ ਬ੍ਰੈਮਲੀ ਸਸਟੇਨੇਬਲ ਨੇਬਰਹੁੱਡ ਐਕਸ਼ਨ ਪਲਾਨ (ਐਸ.ਐਨ.ਏ.ਪੀ.) (Sustainable Neighbourhood Action Plan) (SNAP) ਨੂੰ ਪ੍ਰਵਾਨਗੀ ਦਿੱਤੀ।

ਬ੍ਰੈਮਲੀ SNAP, K, E ਅਤੇ F ਸੈਕਸ਼ਨਾਂ ਲਈ ਕਈ ਤਰ੍ਹਾਂ ਦੀਆਂ ਕਾਰਵਾਈਆਂ ਦੀ ਸਿਫਾਰਿਸ਼ ਕਰਦਾ ਹੈ, ਜਿਹਨਾਂ ਦਾ ਉਦੇਸ਼, ਈਕੋ ਸਪੇਸਿਜ਼ ਅਤੇ ਗ੍ਰੀਨ ਇੰਫਰਾਸਟ੍ਰਕਚਰ ਦਾ ਜੁੜਿਆ ਹੋਇਆ ਸਿਸਟਮ, ਸੁਰੱਖਿਅਤ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਨੈੱਟਵਰਕ, ਸਿਹਤਮੰਦ ਲੋਕਲ ਫੂਡ ਸਿਸਟਮ ਕਮਿਊਨਿਟੀ ਅਤੇ ਪ੍ਰਾਈਵੇਟ ਗਾਰਡਨ, ਘਰ ਅਤੇ ਬਿਲਡਿੰਗ ਸਮਰੱਥਾ, ਵਿਵਸਾਇਕ ਅਤੇ ਸੰਸਥਾਗਤ ਪ੍ਰਾਪਰਟੀਜ਼ ਨੂੰ ਹਰਾ-ਭਰਾ ਬਣਾਉਣ ਸਬੰਧੀ ਪਹਿਲਕਦਮੀਆਂ ਅਤੇ ਭਾਈਚਾਰਕ ਲਚਕੀਲਾਪਨ ਪੈਦਾ ਕਰਨਾ ਹੈ।

SNAP, ਸਿਟੀ ਦੇ ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ (ਸੀ.ਈ.ਈ.ਆਰ.ਪੀ.) ਨੂੰ ਅੱਗੇ ਵਧਾਉਂਦੇ ਹਨ। ਸੀ.ਈ.ਈ.ਆਰ.ਪੀ. (CEERP) ਇੱਕ ਅਜਿਹਾ ਰੋਡਮੈਪ ਤਿਆਰ ਕਰਦਾ ਹੈ, ਜੋ ਊਰਜਾ ਸਮਰੱਥਾ ਵਿੱਚ ਸੋਧ ਕਰੇਗਾ, ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਵੇਗਾ, ਆਰਥਿਕ ਲਾਭ ਪੈਦਾ ਕਰੇਗਾ, ਊਰਜਾ ਸੁਰੱਖਿਆ ਨੂੰ ਯਕੀਨੀ ਬਣਾਵੇਗਾ ਅਤੇ ਜਲਵਾਯੂ ਵਿੱਚ ਤਬਦੀਲੀ ਸਬੰਧੀ, ਬ੍ਰੈਮਪਟਨ ਦੇ ਲਚਕੀਲੇਪਨ ਨੂੰ ਵਧਾਵੇਗਾ।

ਪੂਰੀ ਐਕਸ਼ਨ ਪਲਾਨ (Action Plan) ਰਿਪੋਰਟ [ਇੱਥੇ \(here\)](#) ਉਪਲਬਧ ਹੈ।

### ਪਿਛੋਕੜ

ਸਸਟੇਨੇਬਲ ਨੇਬਰਹੁੱਡ ਐਕਸ਼ਨ, ਸਥਿਰ ਸ਼ਹਿਰ ਨਵਿਆਉਣ ਅਤੇ ਜਲਵਾਯੂ ਸਬੰਧੀ ਕਾਰਵਾਈ ਲਈ, ਇੱਕ ਨਵੀਨਤਾਕਾਰੀ ਅਤੇ ਸਹਿਯੋਗੀ ਮਾਡਲ ਹੈ, ਜੋ ਨੇਬਰਹੁੱਡ ਸਕੇਲ ਤੇ ਧਿਆਨ ਕੇਂਦਰਿਤ ਕਰਦਾ ਹੈ। ਚੁਣੇ ਹੋਏ ਨੇਬਰਹੁੱਡ ਵਾਸਤੇ ਅਨੁਕੂਲਿਤ ਐਕਸ਼ਨ ਪਲਾਨ ਵੱਲੋਂ ਨਿਰਦੇਸ਼ਿਤ, ਇਹ ਪ੍ਰੋਗਰਾਮ ਭਾਈਚਾਰੇ ਦੀਆਂ ਲੋੜਾਂ ਦੇ ਨਾਲ ਮਿਊਨਿਸਿਪਲ ਸਥਿਰਤਾ ਸਬੰਧੀ ਤਰਜੀਹਾਂ ਦੇ ਮੁਤਾਬਕ ਹੈ, ਇਹ ਏਕੀਕ੍ਰਿਤ ਪੁਨਰ ਨਿਰਮਾਣ ਸਬੰਧੀ ਹੱਲਾਂ ਦੀ ਪਛਾਣ ਕਰਦਾ ਹੈ ਅਤੇ ਪਬਲਿਕ ਏਜੰਸੀਆਂ, ਭਾਈਚਾਰਕ ਸੰਗਠਨਾਂ, ਕਾਰੋਬਾਰਾਂ ਅਤੇ ਨਿਵਾਸੀਆਂ ਦੇ ਵਿਚਕਾਰ ਭਾਈਵਾਲੀਆਂ ਨੂੰ ਵਿਕਸਿਤ ਕਰਦਾ ਹੈ। ਇਸਦੇ ਨਤੀਜੇ ਵਜੋਂ, SNAP ਪ੍ਰੋਗਰਾਮ ਸਮਰਥਤਾਵਾਂ ਪ੍ਰਦਾਨ ਕਰਨ, ਨਿਵਾਸੀਆਂ ਦੇ ਸ਼ਕਤੀਕਰਨ ਅਤੇ ਨਵੀਨਤਾਕਾਰੀ ਤਰੀਕੇ ਦਰਸਾਉਣ ਵਿੱਚ ਮਦਦ ਕਰਦੇ ਹਨ।

ਸ਼ੁਰੂ ਵਿੱਚ ਇਸਨੂੰ, ਟੋਰੋਂਟੋ ਐਂਡ ਰੀਜਨ ਕਨਜ਼ਰਵੇਸ਼ਨ ਅਥਾਰਿਟੀ (ਟੀ.ਆਰ.ਸੀ.ਏ.) (Toronto and Region Conservation Authority) (TRCA) ਵੱਲੋਂ ਵਿਕਸਿਤ ਕੀਤਾ ਗਿਆ ਸੀ। ਹੁਣ ਪੂਰੇ ਓਨਟਾਰੀਓ ਵਿੱਚ ਇੱਕ ਦਰਜਨ ਤੋਂ ਵੱਧ SNAP ਹਨ, ਜਿਹਨਾਂ ਵਿੱਚੋਂ ਤਿੰਨ, ਹੁਣ ਬ੍ਰੈਮਪਟਨ ਵਿੱਚ ਸਥਿਤ ਹਨ – ਬ੍ਰੈਮਲੀ SNAP (Bramalea SNAP), ਕਾਉਂਟੀ ਕੋਰਟ SNAP (County Court SNAP) ਅਤੇ ਫਲੈਚਰਸ ਕ੍ਰੀਕ SNAP (Fletchers Creek SNAP)।

### ਲਿੰਕ

- [ਸਸਟੇਨੇਬਲ ਨੇਬਰਹੁੱਡ ਐਕਸ਼ਨ ਪਲਾਨ \(ਐਸ.ਐਨ.ਏ.ਪੀ.\) \(Sustainable Neighbourhood Action Plans \(SNAPs\)\)](#)
- [ਬ੍ਰੈਮਲੀ SNAP \(Bramalea SNAP\)](#)
- [ਕਾਉਂਟੀ ਕੋਰਟ SNAP \(County Court SNAP\)](#)
- [ਫਲੈਚਰਸ ਕ੍ਰੀਕ SNAP \(Fletcher's Creek SNAP\)](#)
- [ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ \(ਸੀ.ਈ.ਈ.ਆਰ.ਪੀ.\) \(Community Energy and Emissions Reduction Plan\) \(CEERP\)](#)

**ਹਵਾਲੇ**

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ, ਜੋ ਜਲਵਾਯੂ ਸਬੰਧੀ ਤਬਦੀਲੀ ਤੇ ਅਸਲੀ ਅਸਰ ਪਾਉਣ ਲਈ ਵੱਧ ਸਥਿਰ ਨੇਬਰਹੁੱਡ ਬਣਾ ਰਿਹਾ ਹੈ ਅਤੇ ਆਪਣੇ ਨਿਵਾਸੀਆਂ ਲਈ, ਵੱਧ ਗ੍ਰੀਨ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਅਸੀਂ, ਬ੍ਰੈਂਪਟਨ SNAP ਦੇ ਦੁਆਰਾ, ਬ੍ਰੈਂਪਟਨ ਦੇ K, E ਅਤੇ F ਸੈਕਸ਼ਨਾਂ ਵਿੱਚ ਸਥਿਰ ਤਬਦੀਲੀ ਪੈਦਾ ਕਰਨ ਲਈ, ਟੋਰੋਂਟੋ ਐਂਡ ਰੀਜਨ ਕਨਜਰਵੇਸ਼ਨ ਅਥਾਰਿਟੀ, ਰੀਜਨ ਆਫ ਪੀਲ ਅਤੇ ਹੈਲਦੀ ਕਮਿਊਨਿਟੀਜ਼ ਇਨਸ਼ੀਏਟਿਵ ਤੇ ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ SNAP, ਗਲੋਬਲ ਜਲਵਾਯੂ ਸਬੰਧੀ ਤਬਦੀਲੀ ਵਿੱਚ ਸਾਡੇ ਯੋਗਦਾਨਾਂ ਨੂੰ ਘਟਾਉਣ ਅਤੇ ਬਿਹਤਰ ਭਵਿੱਖ ਬਣਾਉਣ ਲਈ, ਸਾਡੇ ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ ਨੂੰ ਅੱਗੇ ਵਧਾਉਂਦਾ ਹੈ। ਅਸੀਂ, ਬ੍ਰੈਂਪਟਨ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ ਸਫਰ ਤੇ ਹਾਂ।”

- ਪਾਲੋ ਵਿਸੇਂਟੇ (Paul Vicente), ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ; ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ SNAP, ਵਾਰਡਾਂ 7 ਅਤੇ 8 ਲਈ ਸਥਿਰਤਾ ਵਿੱਚ ਇੱਕ ਮਹੱਤਵਪੂਰਣ ਉਪਲਬਧੀ ਹੈ। ਐਕਸ਼ਨ ਪਲਾਨ, ਭਾਈਚਾਰੇ ਦੀ ਲੋੜਾਂ ਤੇ ਵਿਚਾਰ ਕਰਨ ਲਈ, ਸਾਡੇ ਭਾਈਚਾਰੇ ਅਤੇ ਸਟੇਕਹੋਲਡਰਾਂ ਨੇ ਮਿਲ ਕੇ ਤਿਆਰ ਕੀਤਾ ਸੀ। ਇਸ ਪਲਾਨ ਦੇ ਹਰੇਕ ਉਪਾਅ ਵਿੱਚ, ਭਾਈਚਾਰਕ ਸਮੂਹੀਅਤ ਇੱਕ ਤਰਜੀਹ ਹੈ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

“1960 ਦੇ ਦਹਾਕੇ ਵਿੱਚ ਕੈਨੇਡਾ ਦੇ ਪਹਿਲੇ ਯੋਜਨਾਬੱਧ ਸੈਟੇਲਾਈਟ ਸ਼ਹਿਰ ਵਜੋਂ, ਬ੍ਰੈਂਪਟਨ ਵਿੱਚ ਬ੍ਰੈਂਪਟਨ ਦਾ ਇੱਕ ਬੇਜੇਡ ਇਤਿਹਾਸ ਅਤੇ ਪਛਾਣ ਹੈ। ਇਹ ਸੁਧਾਰ, ਬ੍ਰੈਂਪਟਨ ਦੇ ਨਿਵਾਸੀਆਂ ਨੂੰ ਸੇਵਾ ਦੇਣ ਲਈ ਅਤੇ K, E ਅਤੇ F ਸੈਕਸ਼ਨਾਂ ਨੂੰ ਸਾਰਿਆਂ ਲਈ ਵੱਧ ਸਿਹਤਮੰਦ ਅਤੇ ਵੱਧ ਸਥਿਰ ਬਣਾਉਣ ਲਈ ਤਿਆਰ ਕੀਤੇ ਗਏ ਹਨ।”

- ਪੈਟ ਫੋਰਟਿਨੀ (Pat Fortini), ਵਾਈਸ-ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ; ਰੀਜਨਲ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਬ੍ਰੈਂਪਟਨ SNAP ਦੁਆਰਾ ਸਥਿਰ ਤਬਦੀਲੀ ਪੈਦਾ ਕਰਨ ਲਈ ਵਚਨਬੱਧ ਹੈ। ਸਾਡੇ ਭਾਈਵਾਲਾਂ, ਭਾਈਚਾਰਕ ਮੈਂਬਰਾਂ ਅਤੇ ਸਟੇਕਹੋਲਡਰਾਂ ਦਾ ਧੰਨਵਾਦ, ਜਿਹਨਾਂ ਨੇ ਬ੍ਰੈਂਪਟਨ ਦਾ ਤੀਜਾ SNAP ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ। ਅਸੀਂ ਇਸਦੇ ਲਾਗੂ ਹੋਣ ਦੀ ਉਡੀਕ ਕਰ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)